



THE PUNJAB STATE BOARD OF TECHNICAL
EDUCATION AND INDUSTRIAL TRAINING

Plot No. 1-A, Sec. 36-A, Chandigarh Ph.: 0172-2615385 Fax: 2664333 e-mail: ceitipb@gmail.com

ਨੰ: ਪੀ.ਐਸ.ਬੀ.ਟੀ./ਆਈ.ਟੀ.ਆਈ/2015 /1900

ਮਿਤੀ: 15/5/15

ਸੇਵਾ ਵਿਖੇ

✓ ਪ੍ਰਿੰਸੀਪਲ ,
ਸਮੂਹ ਪ੍ਰਾਈਵੇਟ/ਸਰਕਾਰੀ ਆਈ.ਟੀ.ਆਈ./ਇ.,
ਪੰਜਾਬ ਰਾਜ ਅਧੀਨ ।

ਵਿਸ਼ਾ : ਦਾਖਲਾ ਡੀਟੇਲ ਨੂੰ systemize ਕਰਨ ਅਤੇ ਐਨ.ਟੀ.ਸੀ. ਸਰਟੀਫਿਕੇਟ ਜਾਰੀ ਕਰਨ ਸੰਬੰਧੀ।
ਹਵਾਲਾ- D.G&T No. 18012/9/2009-TTC (Pt.) dated 24th April 2015.

ਉਪਰੋਕਤ ਵਿਸ਼ੇ ਦੇ ਸਬੰਧ ਵਿੱਚ ਦੱਸਿਆ ਜਾਂਦਾ ਹੈ ਕਿ ਹਵਾਲਾ ਅਧੀਨ ਪੱਤਰ ਰਾਹੀਂ ਡੀ.ਜੀ.ਈ.ਟੀ. ਨਵੀਂ ਦਿੱਲੀ ਵੱਲੋਂ ਵਿਸ਼ਾ ਸੰਬੰਧੀ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਜੋ ਕਿ ਬੋਰਡ ਦੀ ਵੈਬ ਸਾਈਟ (www.punjabteched.com) ਤੇ ਪਾ ਦਿੱਤੀਆਂ ਗਈਆਂ ਹਨ।

ਇਸ ਪੱਤਰ ਰਾਹੀਂ ਆਪ ਜੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਡੀ.ਜੀ.ਈ.ਟੀ. ਨਵੀਂ ਦਿੱਲੀ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਹੀ ਸਿਖਿਆਰਥੀਆਂ ਦਾ ਡਾਟਾ ਨਿਰਧਾਰਿਤ ਫਾਰਮੈਟ ਵਿੱਚ ਬੋਰਡ ਦਫਤਰ ਵਿਖੇ ਭੇਜਿਆ ਜਾਵੇ। ਸਮੂਹ ਸੰਸਥਾਵਾਂ ਦੇ ਪ੍ਰਿੰਸੀਪਲ ਇਹ ਯਕੀਨੀ ਬਣਾਉਣ ਕਿ ਉਹਨਾਂ ਵੱਲੋਂ ਭੇਜਿਆ ਡਾਟਾ ਦਰੁਸਤ ਹੋਵੇ ਕਿਉਂ ਕਿ ਸੰਸਥਾਵਾਂ ਦੁਆਰਾ ਤਿਆਰ ਕਰ ਕੇ ਭੇਜਿਆ ਡਾਟਾ ਹੀ DGET, New Delhi ਨੂੰ ਸਰਟੀਫਿਕੇਟ ਪ੍ਰਿੰਟਿੰਗ ਲਈ ਭੇਜ ਦਿੱਤਾ ਜਾਂਦਾ ਹੈ ਜੇਕਰ ਸੰਸਥਾਵਾਂ ਦੁਆਰਾ ਭੇਜੇ ਹੋਏ ਡਾਟੇ ਵਿੱਚ ਕੋਈ ਗਲਤੀ ਹੁੰਦੀ ਹੈ ਅਤੇ ਸਿਖਿਆਰਥੀਆਂ ਦੇ ਸਰਟੀਫਿਕੇਟ ਲੇਟ ਪਹੁੰਚਦੇ ਹਨ, ਇਸ ਉਪਰੰਤ ਇਸ ਸੰਬੰਧ ਵਿੱਚ ਜੇ ਕੋਈ ਲੀਗਲ ਕਾਰਵਾਈ ਹੁੰਦੀ ਹੈ ਤਾਂ ਸੰਸਥਾਵਾਂ ਦੇ ਪ੍ਰਿੰਸੀਪਲਾਂ ਦੀ ਪੂਰਨ ਰੂਪ ਵਿੱਚ ਜ਼ਿੰਮੇਵਾਰੀ ਹੋਵੇਗੀ।

ਸੰਸਥਾਵਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਉਪਰੋਕਤ ਦਰਸਾਏ ਅਨੁਸਾਰ ਸਿਖਿਆਰਥੀਆਂ ਦਾ ਸਹੀ ਡਾਟਾ ਬੋਰਡ ਦਫਤਰ ਵਿਖੇ 30 ਜੂਨ 2015 ਤੱਕ ਜਮਾਂ ਕਰਵਾਇਆ ਜਾਵੇ।

ਕੰਟਰੋਲਰ ਪ੍ਰੀਖਿਆਵਾਂ (ਆਈ.ਟੀ.ਆਈ.)

ਨੰ: ਪੀ.ਐਸ.ਬੀ.ਟੀ./ਆਈ.ਟੀ.ਆਈ/2015

ਮਿਤੀ:

ਉਪਰੋਕਤ ਦਾ ਉਤਾਰਾ ਡਾਇਰੈਕਟਰ, ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ, ਪੰਜਾਬ ਚੰਡੀਗੜ੍ਹ ਨੂੰ ਸੂਚਨਾ ਹਿੱਤ ਭੇਜਿਆ ਜਾਂਦਾ ਹੈ।

ਕੰਟਰੋਲਰ ਪ੍ਰੀਖਿਆਵਾਂ (ਆਈ.ਟੀ.ਆਈ.)

ਨੱਥੀ - ਹਵਾਲਾ ਅਧੀਨ ਪੱਤਰ ਅਤੇ ਪ੍ਰਵਾਰਮਾ "A" "B" "C" "D" "X" "E" "F" and "G",

undertaking and performa